

ਮਿਤੀ: 11.08.2021

ਵੱਲ

ਪ੍ਰਧਾਨ/ਜਨਰਲ ਸਕੱਤਰ
ਪੰਜਾਬੀ ਸਾਹਿਤ ਅਕਾਡਮੀ
ਲੁਧਿਆਣਾ।

ਵਿਸ਼ਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪਿਛਲੇ ਪੰਜ ਸਾਲਾਂ ਦੇ ਹਿਸਾਬ-ਕਿਤਾਬ ਦਾ ਨਿਰੀਖਣ ਕਰਨ ਦੀ ਮੰਨਜ਼ੂਰੀ ਅਤੇ ਨਕਲਾਂ ਉਪਲਬਧ ਕਰਾਉਣ ਸਬੰਧੀ।

ਸ਼੍ਰੀ ਮਾਨ ਜੀ,

ਅਸੀਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪੁਰਾਣੇ ਮੈਂਬਰ ਹਾਂ ਅਤੇ ਦਿਲੋਂ ਅਕਾਡਮੀ ਦੀ ਤਰੱਕੀ ਦੇ ਚਾਹਵਾਨ ਹਾਂ।

ਸਾਡੇ ਅਤੇ ਅਕਾਡਮੀ ਦੇ ਹੋਰ ਬਹੁਤ ਸਾਰੇ ਮੈਂਬਰਾਂ ਦੇ ਧਿਆਨ ਵਿਚ ਆ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਕਾਡਮੀ ਦੇ ਪ੍ਰਬੰਧ ਲਈ ਚੁਣੀਆਂ ਗਈਆਂ ਪ੍ਰਬੰਧਕੀ ਟੀਮਾਂ ਵੱਲੋਂ ਇਸ ਅਦਾਰੇ ਨੂੰ, ਇਸ ਦੇ ਮੁੱਖ ਉਦੇਸ਼ 'ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ' ਦੀ ਥਾਂ, ਇਸ ਨੂੰ ਨਿਰੋਲ ਵਪਾਰਕ ਅਦਾਰੇ ਵਿਚ ਬਦਲਿਆ ਜਾ ਰਿਹਾ ਹੈ। ਵਰਤਮਾਨ ਪ੍ਰਬੰਧਕੀ ਟੀਮ ਦੇ ਸਾਰੇ ਮੈਂਬਰ ਬਹੁਤ ਸੂਝਵਾਨ ਹਨ ਅਤੇ ਉਨ੍ਹਾਂ ਨੂੰ ਪਤਾ ਹੀ ਹੈ ਕਿ ਅਕਾਡਮੀ ਨੂੰ ਤਕਰੀਬਨ ਹਰ ਸਾਲ ਪੰਜਾਬ ਸਰਕਾਰ ਅਤੇ/ਜਾਂ ਕੇਂਦਰੀ ਸਰਕਾਰ ਤੋਂ ਅਕਾਡਮੀ ਦੇ ਵਿਕਾਸ ਲਈ ਵੱਡੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਪ੍ਰਬੰਧਕੀਆਂ ਨੂੰ ਇਹ ਵੀ ਪਤਾ ਹੋਵੇਗਾ ਕਿ ਸਰਕਾਰ ਤੋਂ ਪ੍ਰਾਪਤ ਹੋਈ ਮਾਲੀ ਸਹਾਇਤਾ ਨਾਲ ਉਸਾਰੀਆਂ ਗਈਆਂ ਅਕਾਡਮੀ ਦੀਆਂ ਇਮਾਰਤਾਂ ਦੀ ਨਿਰੋਲ ਵਪਾਰਕ ਕਾਰਜਾਂ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਪੰਜਾਬੀ ਭਾਸ਼ਾ ਸਾਹਿਤ ਜਾਂ ਸੱਭਿਆਚਾਰ ਨਾਲ ਜੁੜੀ ਕਿਸੇ ਸੰਸਥਾ ਨੂੰ ਆਪਣੀਆਂ ਗਤੀਵਿਧੀਆਂ ਲਈ ਅਕਾਡਮੀ ਵਲੋਂ ਇਕ ਗਜ਼ ਥਾਂ ਵੀ ਵੱਡੀ ਰਕਮ ਵਸੂਲੇ ਬਿਨਾਂ ਵਰਤਨ ਨਹੀਂ ਦਿੱਤਾ ਜਾਂਦੀ। ਆਪ ਜੀ ਨੂੰ ਇਹ ਵੀ ਪਤਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੇ ਨਾ ਕੇਵਲ ਅੱਗੋਂ ਤੋਂ ਮਿਲਣ ਵਾਲੀ ਮਾਲੀ ਸਹਾਇਤਾ ਬੰਦ ਹੋ ਸਕਦੀ ਹੈ ਸਗੋਂ ਪਹਿਲਾਂ ਪ੍ਰਾਪਤ ਹੋਈ ਮਾਲੀ ਸਹਾਇਤਾ ਵੀ ਅਕਾਡਮੀ ਤੋਂ ਬਰਾਮਦ ਕਰ ਸਕਦੀ ਹੈ। ਇੰਝ ਅਕਾਡਮੀ ਵੱਡੇ ਮਾਲੀ ਸੰਕਟ ਵਿਚ ਫਸ ਸਕਦੀ ਹੈ।

ਅਕਾਡਮੀ ਨੂੰ ਨੇੜ ਭਵਿਖ ਵਿਚ ਖੜੇ ਹੋਣ ਵਾਲੇ ਇਸ ਸੰਕਟ ਨੂੰ ਭਾਂਪਕੇ, ਇਸ ਸੰਕਟ ਨੂੰ ਟਾਲਨ ਦੇ ਉਦੇਸ਼ ਨਾਲ ਅਤੇ ਕੁੱਝ ਠੋਸ ਸੁਝਾਅ ਦੇਣ ਲਈ ਅਸੀਂ ਕੁੱਝ ਤੱਥ ਜਾਣਨਾ ਤਾਹੁੰਦੇ ਹਾਂ। ਤੱਥ ਘੋਖਣ ਲਈ ਸਾਨੂੰ ਹੇਠ ਲਿਖਿਆ ਰਿਕਾਰਡ ਵਾਚਣ ਅਤੇ ਲੇੜ ਪੈਣ ਤੇ ਰਿਕਾਰਡ ਦੀਆਂ ਨਕਲਾਂ ਉਪਲਬਧ ਕਰਵਾਈਆਂ ਜਾਣ।

ਨਿਰੀਖਣ ਲਈ ਉਪਲਬਧ ਕਰਵਾਏ ਜਾਣ ਵਾਲੇ ਰਿਕਾਰਡ ਦਾ ਵੇਰਵਾ

1. ਅਕਾਡਮੀ ਦੇ ਪਿਛਲੇ ਪੰਜ ਵਿੱਤੀ ਵਰ੍ਹਿਆਂ (2016-17 ਤੋਂ 2020-21) ਦਾ ਮੁਕੰਮਲ ਹਿਸਾਬ-ਕਿਤਾਬ ਜਿਸ ਵਿਚ ਅਕਾਡਮੀ ਨੂੰ ਪ੍ਰਾਪਤ ਹੋਈ ਛੋਟੀ ਤੋਂ ਛੋਟੀ ਆਮਦਨ/ਸਹਾਇਤਾ ਦਾ ਅਤੇ ਅਕਾਡਮੀ ਵੱਲੋਂ ਖਰਚ ਕੀਤੀ ਗਈ ਛੋਟੀ ਤੋਂ ਛੋਟੀ ਰਕਮ ਦਾ ਵੇਰਵਾ ਹੋਵੇ। ਸਮੇਤ ਵਾਊਚਰਾਂ ਆਦਿ ਦੇ।

2. ਇਨ੍ਹਾਂ ਮਾਲੀ ਵਰ੍ਹਿਆਂ ਦੀਆਂ ਅਕਾਡਮੀ ਵੱਲੋਂ ਤਿਆਰ ਕੀਤੀਆਂ 'ਬੈਲੇਂਸ ਸ਼ੀਟਾਂ' ਜਿਹੜੀਆਂ ਅਕਾਡਮੀ ਨੇ ਆਪਣੀਆਂ ਇਨਕਮ ਟੈਕਸ ਰਿਟਰਨਾਂ ਭਰਨ ਸਮੇਂ ਰਿਟਰਨਾਂ ਨਾਲ ਲਾਈਆਂ ਹਨ। ਸਮੇਤ ਸੀ.ਏ. ਦੀਆਂ ਰਿਪੋਰਟਾਂ ਅਤੇ ਸਰਟੀਫਿਕੇਟ ਆਦਿ ।

ਦਸਤਾਵੇਜ਼ਾਂ ਦੀਆਂ ਨਕਲਾਂ

3. ਅਕਾਡਮੀ ਵੱਲੋਂ ਭਾਸ਼ਾ ਵਿਭਾਗ ਦੇ ਦਫ਼ਤਰ ਨਾਲ ਲੱਗਦੇ ਦੋ ਕਮਰੇ ਵੱਖ-ਵੱਖ ਵਿਅਕਤੀਆਂ ਨੂੰ ਕਿਰਾਏ ਤੇ ਦਿੱਤੇ ਗਏ ਹਨ। ਇਨ੍ਹਾਂ ਵਿਅਕਤੀਆਂ ਨਾਲ ਕੀਤੇ ਗਏ ਇਕਰਾਰਨਾਮਿਆਂ ਦੀਆਂ ਨਕਲਾਂ,
4. ਅਕਾਡਮੀ ਵੱਲੋਂ ਇਮਾਰਤ ਦਾ ਇੱਕ ਹਿੱਸਾ ਸ਼੍ਰੀ ਰਣਧੀਰ ਕਮਲ ਜੀ ਨੂੰ ਕਿਰਾਏ ਤੇ ਦਿੱਤਾ ਗਿਆ ਹੈ। ਇਸ ਇਕਰਾਰਨਾਮੇ ਦੀ ਨਕਲ,
5. ਅਕਾਡਮੀ ਵੱਲੋਂ ਲੰਬੇ ਸਮੇਂ ਤੋਂ ਆਪਣੀ ਇਮਾਰਤ ਦਾ ਇੱਕ ਹਿੱਸਾ ਭਾਸ਼ਾ ਵਿਭਾਗ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ। ਇਸ ਵਿਭਾਗ ਨਾਲ ਹੋਏ ਨਵੇਂ ਇਕਰਾਰਨਾਮੇ ਦੀ ਨਕਲ,
6. ਇਸੇ ਤਰ੍ਹਾਂ ਅਕਾਡਮੀ ਵੱਲੋਂ ਆਪਣੀ ਇਮਾਰਤ ਦਾ ਵੱਡਾ ਹਿੱਸਾ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ। ਇਸ ਬੋਰਡ ਨਾਲ ਵੀ ਅਕਾਡਮੀ ਵੱਲੋਂ ਕੁਝ ਸਮਾਂ ਪਹਿਲਾਂ ਨਵਾਂ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ਦੀ ਨਕਲ ਅਤੇ ਇਕਰਾਰਨਾਮੇ ਤੋਂ ਪਹਿਲਾਂ ਇਸ ਵਿਭਾਗ ਨਾਲ ਅਕਾਡਮੀ ਵੱਲੋਂ ਕੀਤੇ ਗਏ ਚਿੱਠੀ-ਪੱਤਰ ਦੀ ਨਕਲ,
7. ਸ਼ੁਰੂ ਤੋਂ ਹੁਣ ਤੱਕ ਚੇਤਨਾ ਪ੍ਰਕਾਸ਼ਨ ਨਾਲ ਜੋ ਇਕਰਾਰਨਾਮੇ ਹੋਏ ਹਨ ਉਨ੍ਹਾਂ ਦੀਆਂ ਨਕਲਾਂ,
8. ਪੁਸਤਕ ਬਜ਼ਾਰ ਵਿਚ ਕਿਰਾਏ ਤੇ ਚੜਾਈਆਂ ਹੋਈਆਂ ਤਿੰਨ ਦੁਕਾਨਾਂ ਨਾਲ ਹੋਏ ਇਕਰਾਰਨਾਮਿਆਂ ਦੀਆਂ ਨਕਲਾਂ,
ਉਪਲਬਧ ਕਰਵਾਈਆਂ ਜਾਣ।

ਕੁਝ ਪ੍ਰਸ਼ਨ

9. ਕਰੀਬ 20 ਲੱਖ ਰੁਪਏ ਖਰਚ ਕੇ 6/7 ਸਾਲ ਪਹਿਲਾਂ ਅਕਾਡਮੀ ਵੱਲੋਂ ਪੁਸਤਕ ਬਜ਼ਾਰ ਲਈ 11 ਦੁਕਾਨਾਂ ਉਸਾਰੀਆਂ ਗਈਆਂ ਸਨ। ਬਾਅਦ ਵਿਚ ਇਨ੍ਹੀ ਰਕਮ ਹੋਰ ਖਰਚ ਕੀਤੀ ਜਾ ਚੁੱਕੀ ਹੈ। ਇਨ੍ਹਾਂ 11 ਦੁਕਾਨਾਂ ਵਿਚੋਂ ਪੂਰੀਆਂ ਦੁਕਾਨਾਂ ਕਦੇ ਵੀ ਕਿਰਾਏ ਤੇ ਨਹੀਂ ਚੜਾਈਆਂ ਗਈਆਂ ਭਾਵੇਂ ਕਿ ਬਹੁਤ ਸਾਰੇ ਅਦਾਰਿਆਂ/ਵਿਅਕਤੀਆਂ ਵੱਲੋਂ ਇਨ੍ਹਾਂ ਦੁਕਾਨਾਂ ਨੂੰ ਕਿਰਾਏ ਤੇ ਲੈਣ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਕੁਝ ਅਰਜ਼ੀਆਂ ਹਾਲੇ ਵੀ ਅਕਾਡਮੀ ਦੇ ਵਿਚਾਰ ਅਧੀਨ ਹਨ। ਇਸ ਸਮੇਂ ਇਨ੍ਹਾਂ 11 ਦੁਕਾਨਾਂ ਵਿਚੋਂ ਕੇਵਲ 3 ਦੁਕਾਨਾਂ ਕਿਰਾਏ ਤੇ ਚੜੀਆਂ ਹੋਈਆਂ ਹਨ। ਦੁਕਾਨਾਂ ਦੇ ਖਾਲੀ ਪਈਆਂ ਹੋਣ ਕਾਰਨ ਅਕਾਡਮੀ ਨੂੰ ਹੁਣ ਤੱਕ ਕਿੰਨਾ ਵਿੱਤੀ ਨੁਕਸਾਨ ਹੋ ਚੁੱਕਿਆ ਹੈ? ਦੁਕਾਨਾਂ ਨੂੰ ਕਰਾਏ ਤੇ ਦੇਣ ਵਿਚ ਕੀ ਦਿੱਕਤ ਹੈ?
10. ਪੁਸਤਕ ਬਜ਼ਾਰ ਵਿਚ ਦੁਕਾਨਾਂ ਖਾਲੀ ਹੋਣ ਦੇ ਬਾਵਜੂਦ ਅਕਾਡਮੀ ਵੱਲੋਂ ਭਾਸ਼ਾ ਵਿਭਾਗ ਨਾਲ ਲੱਗਦੇ ਦੋ ਕਮਰੇ ਅਤੇ ਸ਼੍ਰੀ ਰਣਧੀਰ ਕਮਲ ਨੂੰ ਦਿੱਤੀ ਗਈ ਥਾਂ ਕਿਉਂ ਦਿੱਤੀ ਗਈ ਹੈ? ਇਨ੍ਹਾਂ ਖਾਲੀ ਪਈਆਂ ਦੁਕਾਨਾਂ ਵਿਚੋਂ ਕੋਈ ਦੁਕਾਨ ਕਿਰਾਏ ਤੇ ਕਿਉਂ ਨਹੀਂ ਦਿੱਤੀ ਗਈ?

11. ਅਕਾਡਮੀ ਵੱਲੋਂ ਚਲਾਇਆ ਜਾਂਦਾ ਵਿਕਰੀ ਕੇਂਦਰ ਬੰਦ ਕਰ ਦਿੱਤਾ ਗਿਆ ਹੈ। ਵਿਕਰੀ ਕੇਂਦਰ ਦੇ ਬੰਦ ਕਰਨ ਦੇ ਕਾਰਨ ਅਤੇ ਇਸ ਕਾਰਨ ਹੋਏ ਵਾਧੇ ਘਾਟੇ ਦੇ ਵੇਰਵੇ।

ਸਾਡੇ ਵੱਲੋਂ ਸਪੱਸ਼ਟੀਕਰਨ

1. ਅਕਾਡਮੀ ਦੀ ਸੁਵਿਧਾ ਲਈ ਅਸੀਂ ਅਕਾਡਮੀ ਵੱਲੋਂ ਨਿਸ਼ਚਿਤ ਕੀਤੀ ਕਿਸੇ ਵੀ ਮਿਤੀ ਅਤੇ ਸਮੇਂ ਤੇ ਅਕਾਡਮੀ ਦੇ ਦਫ਼ਤਰ ਵਿਚ ਆ ਕੇ ਅਕਾਡਮੀ ਦੇ ਹਿਸਾਬ-ਕਿਤਾਬ ਦੇ ਨਿਰੀਖਣ ਲਈ ਆਉਣ ਨੂੰ ਤਿਆਰ ਹਾਂ।
2. ਅਕਾਡਮੀ ਤੇ ਮਾਲੀ ਬੋਝ ਨਾ ਪਵੇ ਇਸ ਲਈ ਸਾਨੂੰ ਜਿਹੜੇ ਰਿਕਾਰਡ ਦੀਆਂ ਨਕਲਾਂ ਦੀ ਜ਼ਰੂਰਤ ਪਈ ਅਸੀਂ ਉਸ ਰਿਕਾਰਡ ਦੀਆਂ ਨਕਲਾਂ ਆਪਣੇ ਖਰਚੇ ਤੇ ਕਰਵਾਉਣ ਲਈ ਤਿਆਰ ਹਾਂ। ਅਕਾਡਮੀ ਸਾਨੂੰ ਨਕਲਾਂ ਉਪਲਬਧ ਕਰਵਾਉਣ ਵਿਚ ਸਹਿਯੋਗ ਦੇਵੇ।
3. ਉਕਤ ਪੈਰਾ ਨੰ:1 ਤੋਂ 11 ਵਿਚ ਦਰਜ ਸੂਚਨਾ ਸਾਨੂੰ 15 ਦਿਨਾਂ ਦੇ ਅੰਦਰ-ਅੰਦਰ ਉਪਲਬਧ ਕਰਵਾਈ ਜਾਵੇ।

ਉਮੀਦ ਹੈ ਕਿ ਅਕਾਡਮੀ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਸਾਡੀ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ।

ਅਕਾਡਮੀ ਦੇ ਹਿਤੂ

ਕਰਮਜੀਤ ਸਿੰਘ ਔਜਲਾ

ਦਵਿੰਦਰ ਸਿੰਘ ਸੇਖਾ

ਗੁਰਨਾਮ ਸਿੰਘ ਸੀਤਲ